

# **Modern Steels Limited**

CORPORATE OFFICE: 98-99, SUB CITY CENTRE, SECTOR 34, CHANDIGARH - 160 022 (INDIA)

Tel: +91-172-2609001, 2609002, FAX: +91-172-2609000

E-mail: info@modernsteels.com, CIN: L27109PB1973PLC003358

Ref: MSL/SECT/BSE Date: 16<sup>th</sup> August, 2022

M/s. BSE Limited Phiroze Jeejeebhoy Towers Dalai Street, Mumbai-400001

SUB: DISCLOSURE OF NEWSPAPER PUBLICATION OF FINANCIAL RESULTS OF QUARTER AND YEAR ENDED 31<sup>ST</sup> MARCH, 2022 PURSUANT TO REGULATION 30 OF THE SEBI (LISTING OBLIGATIONS AND DISCLOSURE REQUIREMENTS)

REF: SCRIP NAME: MODERN STEELS LTD., SCRIP CODE: 513303 & ISIN: INE001F01019

Dear Sir,

In compliance with Regulation 30 of the SEBI (Listing Obligations and Disclosure Requirements), please find enclosed disclosure of newspaper publication of Financial Results for the Quarter and Year ended 31<sup>st</sup> March, 2022.

This is for your information and record.

Thanking you,

Yours truly,
For MODERN STEELS LIMITED

COMPANY SECRETARY

KUMAR AUTOCAST LIMITED

gd. Office: - C 179, Phase VI, Focal Point, Ludhiana-141003, Pi
k: - L27101PB1985PLC006100, Email Id: asood@kumarautocast
Telephone No: 0161- 2671428, Website: www.kumarautocast.ci

## DITED FINANCIAL RESULTS FOR QUARTER ENDED ON 30.06.20

Sr. No.	Particulars	Quarter ending (30.06.2022) Unaudited	Quarter ending (30.06.2021) Unaudited	Year Ended (31.03.2022) Audited
1	Total Income from Operations	1105.45	925.46	4312.42
2	Net Profit / (Loss) for the period (before Tax, Exceptional and/or Extraordinary items#)	26.90	(53.47)	(112.87)
3	Net Profit / (Loss) for the period before tax (after Exceptional and/or Extraordinary items#)	26.90	(53.47)	(112.87)
4	Net Profit / (Loss) for the period after tax (after Exceptional and/or Extraordinary items#)	27.59	(53.17)	(110.19)
5	Total Comprehensive Income for the period [Comprising Profit / (Loss) for the period (after tax) and Other Comprehensive Income (after tax)]	27.59	(53.17)	(113.43)
6	Equity Share Capital	1037.40	1037.40	1037.40
7	Reserves (excluding Revaluation Reserve) as shown in the Audited Balance Sheet of the previous year		8.5	195.48
8	Earnings Per Share (of Rs. 10/- each) (for continuing and discontinued operations) 1. Basic: 2. Diluted:	0.27	(0.51)	(1.06)

ad under Section 133 of the Companies Act, 2013 read with relevant rule

thereunder.
The above Unaudited financial results for the quarter ended 30th June, 2022 were reviewed by Audit Committee at their meeting held on 13th Aug, 2022 and approved & taken on record by the Board of Directors of the Company in their meeting held on 13th Aug, 2022.
The company is single segment company, therefore the provisions of Ind AS 106 "Operating Segment" are not applicable to the company.

segment are nonapplicate to the company has adopted and AS 115 "Revenue by Ind AS 115 delicitive from 01st April, 2018 and the company has adopted and AS 115 "Revenue from Contracts with Customers" based on the assessment done by the management there is no material impact on the revenue recognised during the period.

y Figures of previous periods were re-grouped/re-classified wherever necessary to confirm to the

APPENDIX-IV

[See rule 8(1)]
POSSESSION NOTICE

Security interest (enrocement) rules, 2002 issued demand notice dated underlying calling upon the borrower is, Ansal Housing Ltd and mortgagors is, Ansal Housing Ltd. Maestro Promoters Pv1 Ltd, Wrangler Builders Pv1 Ltd. & Anjuman Buildcon Pv1 Ltd., to repay the amount mentioned in the notice being Rs. 129,84.13,123 (Rupees One Hundred & Twenty Nine Corer, Eight Four Lakh, Thirteen Thousand and One Hundred and Twenty Three only), as on 08/04/2022 within 60 days from the date of receipt of the said notice.

420/490

SHARE

23/3 24 25/1

SHARE

5 8 13 14/1 17/2

8/2 13 18 23/1

SHARE

70/490

1408

1406/

1387

1391/

1392 1393 9 44 13

1405 97/19

3 SHAR

E 1389 1390

1391

1397

1371/

1 1377 1378/

1378/ 28

1370/

nent) Rules, 2002 issued demand notice dated 08/04/20

For Kumar Autocast Limited

Ajay Kumar Sood (Whole Time Director)

2.625

12.247

18 18

19

11 45

28

14 4.5

24 10

Bigha

4

77

49

17

16

13 17

19

19

Place : Ludhiana Dated : 13.08.2022 Registered Office: IFCI Tower, 61 Nehru Place, New Delhi-110019
CIN: L74899DL1993G0I053677, Tel: 011-41732000 Fax: 011-26230201,
Email: complianceofficer@fciltd.com, Website: www.ifciltd.com

Security Interest (Enfor

6375/29.12.

2737/14.08

3073/14-08

5865/23.01.

Sale Deed No. & Date

7831/19.03

07

6710/15.12

6712/15.12

5 8112/11.02

225

223

147/2

10

17

205


207

208

31

TOTAL (A)

Not Availab



(Owned and Mortgaged by Wrangler Builders Pvt. Ltd.)

Grand Total (A+B

All that pieces and parcels of lands, admeasuring 15.891 Acres, together with all buildings, structures, sibuated at Ambala Road, Sector-20, Yamuna Nagar, Haryana, together with the plant and machinery attached to the earth or permanently featured to earth or permanently control to the control of the cont ned to earth, fixture and fittings erected/installed thereon detailed as he Khewat /

Three only), as or The borrower & n borrower/mortga possession of the	n 08/04/2022 nortgagors h gor and the property de	2 within 60 day aving failed to public in gen ascribed herei	s from the da repay the ar eral that the n below in ex	nate of rece mount, not undersig sercise of	ipt of the rice is her ned has powers o	reby given to the taken symbolic conferred on him	All that pieces buildings, stru Haryana, togeti fastened to earth	ctures, situ her with the	ated at A plant and ma	mbala Roachinery atta	d, Sec	tor-20, Y he earth	amuna Nagar, or permanently
under sub-section (Enforcement) Ru The borrower & n	ules, 2002 o nortgagors i	n this the 10th n particular an	day of Augus d the public	st of the ye in genera	ar 2022. I is hereb	y cautioned not	Sale Deed No. & Date	Khewat / Khata No.	Rectangle No.	Khasra No.	A	rea in	Area of Land mortgaged (In Acre)
to deal with the pi											Bigha	Bishwa	
Crore, Eight Four	Lakh, Thirti	een Thousand	and One Hi				2736/14.08. 07		Not Available	1386/	3	11	0.740
on 08/04/2022 together with further interest thereon. The borrower & mortgagors' attention is invited to provisions of sub-section (8) of sectior 13 of the Act, in respect of time available, to redeem the secured assets.							8287/14.02. 11	355	Not Available	1357 1358	25.0 0	5	5.260
Description of the Immovable Property Part-I (Owned and Mortgaged by M/s Ansal Housing & Construction Pvt. Ltd) All that pieces and percels of lands, comprised in and forming part of lands admeasuring 61.231 Acres, together with all buildings, structures, situated at Ambala Road, Sector-20, Yamuna Nagar, Haryana, together with the plant and machinery attached to the earth or permanently fastened to earth. future and fittings installed thereon as hereunder.						9037/15.03.	31	Not Available	1428 1432 1433 1434 1436 1454 1427 1327	0 4 4 1 3 4 3 4	8 16.5 16.5 3.5 3.5 10.5 16.5 10.5		
Sale Deed No. & Date	Khewat / Khata No.	Rectangle No.	Kila No.	Ai	rea	Area of Land mortgaged (In Acre)				1337 1338 1339	4 4 4 0	10.5 10.5 10.5 19.5	
				Kanal	Maria					1340 1435	1	2.5	
6376/29.12.06	154/224	31	8/2 13	6	8 17					1455	47	10.5	9.891
			18	6	17					TOTAL	1	310	15,891
			23/1	2	18			_		Part-III	-		

(Owned and Mortgaged by Maestro Promoters Pvt. Ltd.)

All that pieces and parcels of lands, admeasuring **21.849 Acres** together with all building structures, situated at **Ambala Road, Sector-20, Yamuna Nagar, Haryana,** logether wit the plant and machinery attached to the earth or permanently fastened to earth, fixture an fittings erected/installed thereon detailed as hereunder:-

	fittings erected/installed thereon detailed as hereunder:«											
1.750	Sale Deed No. & Date	Khewat / Khata No.	Rectangle No.	Khasra No.	A	ea	Area of Land mortgaged (In Acre)					
	les consoners				Kanal	Maria						
1.778	3070/14.08. 07	18	Not Available	1349 1351 1352 1350	6 9 9 9 35	11 13 13 13 10	7.396					
	3074/14.08. 07	33 34	Not Available	1429 1430/2 1422 1423 1424 1425 1426	8 5 8 9 10 9 3	17 12 6 4 0 13 4	11.417					
5.656	9034/15.03.	31	Not Available	1428 1432 1433 1454	0 4 4 4 4 14	8 16.5 16.5 10.5 11.5	3.036					
				TOTAL			21.849					
0.438			P	art-IV								

ea of Land nortgaged (In Acre)	buildings, struct together with the earth, fixture and	e plant and r	nachinery atta	ached to the	earth or	permaner	
2.260 0.740	Sale Deed No. & Date	Khewat / Khata No.	Rectangle No.	Khasra No.	Area in		Area of Land mortgaged (In Acre)
1.000					Bigha	Bishwa	
1,500	2734/14- 08-07	200	Not Available	1362 1363 1364 1365 1371 1372 1361	9 9 9 9 9 4 62	13 13 13 13 13 13 14	13.063
16.188	2735/14.08 .07	14 15 16 205 206	Not Available	1373M 1375 1376 1373M 1373M 1386/2 1396 1394M 1537/140 9/2 1394M 1395 1374	3 9 9 3 3 1 9 5 5 4 9 0	0 6 13 0 0 6 13 6 11 7 13 6	13.344
10.292	9032/15.03	31 32 229	Not Available	1434 1436 1427 1327 1337	1 3 3 4 4	3.5 3.5 16.5 10.5 10.5	10.041
6.031				1338 1339 1340 1435 1455	4 4 0 1 4	10.5 10.5 19.5 2.5 10.5	6.854
			TOTAL			100	33.261

CIN: L27109PB1973PLC003358 Corporate Office: SCO 98-99, Sub City Centre, Sector 34, Chandigarh-160022 Registered Office & Works: G.T. Road, Mandi Gobindgarh (Punjab)-147301

Previous Year ended

31st March, 202

8,724

(2.250)

3,862

1,440

(9,292)

28.07

इंडियन बैंक

Indian Bank

SAM Branch Delhi First Floor, 17, Parliament Street, New Delhi

PURITIC NOTICE ON WILEIU DEFAULTERS

It is hereby notified to the public at large that the below mentioned Suspended Directors and Guarantors of Borrower Company M/s Kwality Ltd. have failed and wilfully neglected to pay the amount which is liable towards repayment of their above loan account to Indian Bank, SAM Branch, Delhi. Hence, we declare the following persons as "Wilful Defaulters" in terms of Bank's / RBI's extant rules and regulation, complying with due process prescribed therein. Details of Persons declared as "Wilful Defauters" b) M/s JTPL Pvt. Ltd. (Guarantor) - F-82, 1st Floor, Shivaji Plac



a) Mr. Sanjay Dhingra (Suspended Director/Guarantor)
Businessman - House No. 14,
Ground Floor Road No. 8, Punjabi Bagh New Delhi - 110026 Also at: 5/1 B, Ramesh Nagar New

Rajouri Garden New Delhi - 110027 c) M/s Pashupati Dairies Pvt. Ltd. (Guarantor) - F-82. 1st Floo

Shivaji Place Rajouri Garden New Delhi - 110027

ecurity Details

1. First pari passu charge by way of EQM of factory land and building situated at Khata no. 53, 90, 28, & 15 and Khasra No. 110, 111 103, 104, 105 & 110/2, 1 admeasuring 25657 sq. mtrs located at village Kumhar Hera Pargana, Teh. & Dist. Saharanpur, U.P in the name of Mis Pashupati Dainies Private Limited being Corporate Guarantor

2. First pari-passu charge by way of ECM of factory land & Building situated at Khata no. 296 Gata No. 902 admeasurin, 13330 sq. mtrs. Located at main Dehii Badaun State Highway, Revenue Estate of Village Mumrejpur, Teh: Dibai, Dist. Bulandshara

Uttar Pradesh in the name of the company

Ultar Pradeshin the name of the company
First Pari-passu charge by way of EQM on vacant piece of land situated at Khewati/Khatauni No.54/56, Khasra No.10/17 (5-4)
admeasuring 4 kanal 16 Maria i.e 2904 sq yards located at sector-115, Mohali, Village: Khuni Majra, Teh: Kharar, Dist: Ropar,
now Mohali, Punjab in the name of Mis JTPL Private Limited being Corporate Guarantor
First Pari-passu charge by way of EQM on vacant piece of land situated at Khewati/Khatauni No.80/84, Mushteel/killa No. 27/8 (8-0),
9 (8-0), 10/1 (7-0), 11/2 (2-0), & 12 (2-5) ½ share admeasuring 13 kanal 14 Maria i.e 528.5 sq yards located at sector-115, Village
Sante Majra, Teh: Kharar, Dist: Mohali, now Mohali, Punjab in the name of Mis JTPL Private Limited being Corporate Guarantor. Book Balance as on 31.03.2022: 89.69 Crores

Amount due as on 31,03,2022, 53,56 Cities

Amount due as on 31,03,2022 Rs.1540 Foreres

Hence; in the interest of public; it is informed and cautioned that no person shall deal with any of the properties of the above name
Suspended Directors / Guarantors as a huge sum is recoverable from the aforesaid debtors.

M/s Shaktibhog Foods Ltd. 1101-1103, Pearls Business

为 Indian Bank

sh Place, Pitampura New Delhi

ess Park Netai

**Branch Manage** 

STRESSED ASSETS MANAGEMENT BRANCH, FIRST FLOOR, 17 PARLIAMENT STREET, NEW DELHI-11000 Email: armbdelhi@indianbank.co.in

2. Mr. Kewalt Krishan Kumar s/o Sri Jugalt Kishore (Suspended Director of M/s Sha Bhog Foods Ltd.) 15/16, Punjabi Bagh West Delhi – 110026

Also at: a) W2 – 123, C-1 Third Floor, Tihar Village, New Delhi – 110018
b) 15/77, West Punjabi Bagh, new Delhi – 110026
c) 17/77, West Punjabi Bagh, new Delhi – 110026
d) C, –3/16, Rajauri garden, New Delhi – 110027
e) C –12, Ajay enclave, Subhash Nagar, New Delhi – 110027
f) Commercial Shop No.2696, Ward No.16, Block – L, Gali No.1, Beadonpu Karol Bagh, New delhi – 110005 - L, Gali No.1, Beadonpura

4. Smt. Sunanda 15/16, Punjabi Bagh West Delhi - 110026 3. Mr. Siddharth Kumar 15/16, Punjabi Bagh West Delhi – 110026

Sub: A/c Shakti Bhog Foods Ltd. (A/c No.50208112016) with us – Publication of photograph of Wilful Defaulter/s – reg. In connection with the above loan A/c, you have committed wilful default in repayment of loans and consequently, you have bee declared as Wilful Defaulter by the competent authority following the mechanism set out in Master Circular on Wilful Defaulter

In furtherance to the above, a decision has been taken in terms of RBI guidelines to publish your names and photographs as wilf ad newspaper as well as Bank's Website in the format given below



a) Mr. Kewal Krishan Kuma b) Mr. Siddharth Kumar

c) Smt. Sunanda

Particulars of Employment / Avocation including address of each:
a), b) and c) - Businessman - 15/16, Punjabi Bagh West Delhi - 110026
Security Details: As per Sanction Letter Book Balance as on 05.07,2022: Rs.54.25 Crores

Amount due as on 05.07.2022; Rs.122.78 Crores

You are jointly and severally liable to pay to the Bank a sum of Rs.54.25 Crores with interest and other charges. As part of the measures initiated by the Bank to recover the said dues, we hereby advise you to repay the loan with up-to-date interest an charges in 15 days of receipt of this notice, failing which, the Bank will proceed with the publication of your names and photograph as above in the newspapers / Bank's Website without any further notice putting you to bear the consequences thereof.



(Rs. in Lakh For the year ende March 31, 2022 PARTICULARS Net Profit / (Loss) for the period (before Tax, Exceptional and/or Extraordinary ite 14,764 11,70 56,710 Net Profit / (Loss) for the period before tax (after Exceptional and/or Extraordinary item Net Profit / (Loss) for the period after tax (after Exceptional and/or Extraordinary item Total Comprehensive Income for the period [Comprising Profit/ (Loss) for the period (Loss) for the per 11,511 44,51 9,21 [after tax] and Other Comprehensive Income (after tax)] Paid up Equity Share Capital 39,476 39,47 39,47 Reserves (excluding Revaluation Reserve)
Securities Premium Account 2,86,715 1,33,700 2,39,12 1,33,70 2,75,063 1,33,700 Net worth 3,26,185 2,78,59 3,14,53 Paid up Debt Capital/ Outstanding Debt 10,68,55 10,24,26 10,67,459 11 Outstanding Redeemable Preference Shares
12 Debt Equity Ratio 2. Diluted: 2.84 2.26 10.92 Capital Red 15 Debenture Redemption Reserve 16 Debt Service Coverage Ratio 16,910 16,910 0.61 16,910 16 Debt Service Coverage Ratio 17 Interest Service Coverage Ratio

Place: Mumba

Date: August 12, 2022

- a) The above is an extract of the detailed format of quarterly results filed with the Stock Exchanges under Regulation 52 of the Listing Regulations. The full format of the quarterly financial results are available on the websites of the Stock Exchange www.bseindia.com and the Aadhar Housing Finance Limited www.aadharhousing.com
- b) For the other line items referred in regulation 52 (4) of the Listing Regulations, pertinent disclosures have been made to the Stock Exchange BSE Limited and can be accessed on www.bseindia.com
- c) Previous periods / year figures have been regrouped / re-classified wherever necessary in line with the financial results for the quarter ended June 30, 2022

For and on behalf of the Board of Directors of Aadhar Housing Finance Limited

Deo Shankar Tripathi Managing Director & CEO DIN 07153794

Chandigarh Chandigarh

Aadhar Housing Finance Ltd., CIN: U66010KA1990PLC011409, Registered Office: No. 3, JVT Towers, 8th 'A' Main Road, Sampangiramanagar, Near Hudson Circle, Bengaluru-560 027 | Corporate Office: Unit No. 802, Natraj Rustomjee, Western Express Highway and M.X.Road, Andheri (East), Mumbai – 400069 | Tel. No.: 022 4168 9900 | Tes: 022 4168 9990 | Tes: 022 4168 9901 | Customer Care Toll Free: 1800 3004 2020 | Give a missed call: 88888 99953 | E-mail: customercare@aadharhousing.com | Website: www.aadharhousing.com

financialexp.epag.in

3 5

Available

Reserve (excluding Revaluation Reserves as shown in balance sheet of previous year)

Net Profit/ Loss for the period from continuing operations after tax Equity Share Capital 1,440 1,440 1,440 (1.541)Profit/ Loss per share (afte extraordinary items) (of ₹ 10 each) (not annualised) 58.14 0.23 46.74

Notes:

(a) Basic

(b) Diluted

Particulars

(Refer Notes below)

otal income from operations

Net Profiti Loss before Exceptiona

Net Profit/ Loss from ordinary

activities before tax

ulation 33 of the SEBI (Listing For and on behalf of the Board of Director

Place: Chandigarh Date: 12th August, 2022

61.231

MODERN STEELS LIMITED

Corresponding 3 months ended on

31st March, 2021

3,906

320

6,432

6,432

Audited

18,242

7,613

7,750

7,750

1,440

(1,541)

56.31

Extract of Audited Financial Results for the period ended 31.03.2022

Preceeding 3 months ended

on 31st

December, 202

Unaudited

2,772

(106)

31

31

2022

Audited

8,913

8.002

8,002

8,002

DIN: 03323142 "IMPORTANT"

Whilst care is taken prior to acceptance of advertising copy, it is not possible to verify its contents. The Indian Express (P) Limited cannot be held responsible for such contents, nor for any loss or damage incurred as a result of transactions with companies, associations or individuals advertising in its newspapers

or Publications. We therefore recommend that readers make necessary inquiries before sending any monies or entering into any agreements

with advertisers or otherwise

acting on an advertisement in

any manner whatsoever.

(Owned and Mortgaged by Anjuman Buildcon Pvt. Ltd.)

	Sale Deed No. & Date	Khewat / Khata No.	Rectangle No.	Khasra No.	А	rea in	Area of Land mortgaged (In Acre)
					Bigha	Bishwa	
	2734/14- 08-07	2	Not Available	1362 1363	9	13 13	2
	00-07		Avanaula	1364	9	13	
				1365	9	13	
				1371	9	13	
				1372	9	13	
		200		1361	4	16	
					62	14	13.063
	2735/14.08	14	Not	1373M	3	0	
	.07	83796	Available	1375	9	6	
		. 832		1376	9 3 3	13	
		15		1373M	3	0	
		16		1373M	3	0	
		205		1386/2	1	0 6 13	
				1396	9	13	
				1394M	5	6 11	
				1537/140	9 5 5	7	
		206		9/2 1394M	9	13	
Ť		200		139414	0	6	
		167		1374	64	6	13.344
	9032/15.03	31	Not	1434	1	3.5	
	.11	10000	Available	1436	3	3.5	
		32		1427	3	16.5	
		229		1327	4	10.5	
		1.50-80/10		1337	4	10.5	
				1338	4	10.5	
				1339	4	10.5	
				1340	0	19.5	
				1435	1	2.5	
				1455	4_	10.5	6.854
7			TOTAL	-			22.004

## 4 ਰੋਜ਼ਾਨਾ ਸਪੋਕਸਮੈਨ

# ਸਰਜਰੀ ਤੋਂ ਬਾਅਦ ਵੈਂਟੀਲੇਟਰ 'ਤੇ ਹਨ ਸਲਮਾਨ ਰਸ਼ਦੀ, ਪੁਲਿਸ ਨੇ ਦੋਸ਼ੀ ਦੀ ਕੀਤੀ ਪਛਾਣ

ਵਾਸ਼ਿੰਗਟਨ, 13 ਅਗੱਸਰ : ਨਿਊਯਾਰਕ ਪੁਲਿਸ ਨੇ ਸਲਮਾਨ ਰਸ਼ਦੀ 'ਤੇ ਹਮਲਾ ਕਰਨ ਵਾਲੇ ਸ਼ੱਕੀ ਦੀ ਪਛਾਣ ਕਰ ਲਈ ਹੈ। ਪੁਲਿਸ ਵਲੋਂ ਪੁੱਸ ਕਾਨਫਰੰਸ ਰਾਹੀਂ ਦਿਤੀ ਜਾਣਕਾਰੀ ਅਨੁਸਾਰ ਪੁਲਾਰਕ ਦਾ ਨਾਮ ਹਾਦੀ ਮਾਤਰ ਹੈ ਅਤੇ ਉਹ ਤੇਅਰਵਿਊ, ਨਿਊਜ਼ਰਸੀ ਦਾ ਰਹਿਣ ਵਾਲਾ ਹੈ। ਹਾਲਾਂਕਿ ਹਮਲੇ ਪਿਛੇ ਦੇ ਕਾਲਾਂ ਦੀ ਪਾਰਸ਼ ਪੈਕ ਨਹੀਂ ਸ਼ੱਕੀ ਵਾਲਾ ਹੈ। ਹਾਲਾਕ ਹੋਮਲ ਪਿਛ ਦ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਹ ਵੀ ਦਸਿਆ ਜਾ ਰਿਹਾ ਹੈ ਕਿ ਸਰਜਰੀ ਦੇ ਘੰਟਿਆਂ ਬਾਅਦ ਉਨ੍ਹਾਂ ਨੂੰ ਵੈਂਟੀਲੈਂਟਰ ਸਪੋਰਟ 'ਤੇ ਰਿੰਝਆ ਗਿਆ ਹੈ।

## ਉਦੈਵੀਰ ਨੇ ਤਲਵਾਰਬਾਜ਼ੀ ਚੈਪੀਅਨਸ਼ਿਪ 'ਚ ਜਿੱਤੇ 2



ਪਟਿਆਲਾ, 13 ਅਗੱਸਤ : ਪਟਿਆਲਾ ਦੇ ਉਦੈਵੀਰ ਸਿੰਘ ਨੇ ਲੰਦਨ 'ਚ ਹੋਈ ਰਾਸ਼ਟਰਮੰਡਲ ਤਲਵਾਰਬਾਜ਼ੀ ਚੈਪੀਅਨਸ਼ਿਪ 'ਚ 2 ਸੋਨ ਤਮਗੇ ਜਿੱਤਣ ਦਾ ਮਾਣ ਪਾਪਤ ਸੰਨ ਤਮਗੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਅਰਜਨ ਐਵਾਡੀ ਮੁੰਕੰਬਾਜ਼ ਜੈਪਾਲ ਸਿੰਘ ਤੇ ਸਭ: ਪਰਮਜੀਨ ਕੌਰ ਦੇ ਸਪੁੱਤਰ ਉਦੇਬੀਰ ਸਿੰਘ ਨੇ ਇੰਘੀ ਵਰਗ ਦੇ ਵਿਅਕਤੀਗੜ ਮੁਕਾਬਲ ਵਿਚ ਭਾਰਤ ਖੇਡ ਇਤਿਹਾਸ ਵਿਚ ਭਾਰਤ ਖੇਡ ਇਤਿਹਾਸ ਵਿਚ ਭਾਸ਼ਟਲਮੰਡਲ ਚੈਪੀਅਨਸ਼ਿਪ ਵਿਚ ਪਹਿਲਾ ਸੰਨ ਤਮਗਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਦੇ ਨਾਲ ਨੇ ਦੇਸ਼ੀਆਂ ਦੇਸ਼ੀ ਨੇ ਦੇਸ਼ ਮਾਣ ਪ੍ਰਾਪਤ ਕੀਤਾ ਹੈ। ਇਸ ਦੇ ਨਾਲ ਹੀ ਉਦੇਵੀਰ ਸਿੰਘ ਨੇ ਇੱਘੀ ਟੀਮ ਮੁਕਾਬਲੇ ਵਿਚ ਵੀ ਦੇਸ਼ ਲਈ ਸੋਨ ਤਮਗਾ ਜਿੱਤਕੇ ਦੇਹਰੀ ਸਫ਼ਸਤਾ ਹਾਸਲ ਕੀਤੀ ਹੈ। ਟੀਮ ਮੁਕਾਬਲੇ ਵਿਚ ਉਦੇਵੀਰ ਤੋਂ ਇਲਾਵਾ ਚਿੰਗਖਾਮ ਸਿੰਘ, ਸੁਨੀਲ ਤੁਮਾਰ ਅਤੇ ਸਤਸਿਵਾਨ ਨਿਰਮਲਾ ਸ਼ਾਮਲ ਸਨ। ਇਸ ਪਾਪਤੀ 'ਤੇ ਜ਼ਿਲਾ ਖੇਡ ਅਫਸਰ ਇਸ ਪ੍ਰਾਪਤਾ ਤੋਂ ਜ਼ਿਲ੍ਹਾ ਖਤ ਅਫ਼ਸ਼ਹ ਪਟਿਆਲਾ ਸ਼ਾਸ਼ਵਤ ਰਾਜਦਾਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਲਵਲੀ ਯੂਨੀਵਰਸਿਟੀ ਦੇ ਸਾਬਕਾ ਖੇਡ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ ਨੇ ਉਦੇਵੀਰ ਸਿੰਘ, ਉਸ ਦੇ ਮਾਪਿਆਂ ਤੇ ਕੋਚਾਂ ਨੂੰ ਉਕਤ ਪ੍ਰਾਪਤੀ 'ਤੇ ਵਧਾਈ ਦਿਤੀ ਹੈ।

ਕੈਨੇਡਾ 'ਚ ਮੰਕੀਪਾਕਸ ਦੇ 1000 ਤੋਂ ਵਧੇਰੇ ਮਾਮਲਿਆਂ ਦੀ ਹੋਈ



ਦਿਵਾਵਾਂ 13 ਅਗੱਜਤ : ਲੈਨੇਡਾ ਵਿਚ ਮੰਗੇਪਾਰਜ਼ ਦੇ 1059 ਮਾਸਤਿਆਂ ਦੀ ਪੁਸਟੀ ਹੋਈ ਹੈ। ਪੁਸ਼ਤਿਕ ਹੈਲਸ ਵਜੇਗੀ ਨੇ ਸਨਿਚਫਵਾਰ ਨੂੰ ਇਹ ਜਾਣਕਾਰੀ (ਵਹੀ) ਜਿਹੜ ਵੱਜੀ ਸੋ ਰਿਹਾ ਜਿਹੂ ਸ਼ੁਰੂ ਸ਼ੁਰੂ ਕੀਤੇ ਸ਼ੁਸ਼ਾ ਵਿਚ ਤੋਂ 111 ਮਾਸਤਿ ਦਿਨਵਾਰੀਓਂ, 420 ਜ਼ਿਊਜ਼ਿਕ, 95 ਜ਼ਿੰਨ੍ਯ ਕੋਲੀਸੀਆ, 19 ਅਲਬਰਟਾ, 3 ਸਸਕੇਚਦਨ ਅਤੇ 2 ਧੁਕਨ ਤੋਂ ਹਨ। ਏਲੇਜੀ ਨੇ ਕਿਹਾ ਕਿ ਸਰਕਾਰ ਦੇਸ਼ ਵਿਆਧੀ ਕੁਨਨੀਤਕ ਪੁਸ਼ੀਕਿਰਿਆ ਦੇ ਤਾਲੀਸ਼ਨ ਨੂੰ ਪੁਸ਼ੀਕਿਰਿਆ ਦੇ ਤਾਲੀਸ਼ਨ ਨੂੰ ਅਕੀਨੀ ਕਟਾਉਣ ਲਈ ਸੁਕਾਈ ਅਤੇ ਬੇਡਰੀ ਜਨਤਲ ਸਿਹਤ ਤਾਈਵਾਲ ਨਾਲ ਮਿਲ ਕੇ ਕੰਮ ਕਰ ਰਹੀ ਹੈ। ਲੇਜੀ ਨੇ ਦੱਸਿਆ ਜੀ ਵੇਦਾ ਵਿਦ ਸੁਰੂ ਨਾਲ ਮਿਲ ਕੇ ਕਮ ਕਰ ਰਹੀ ਹੈ। ਲੰਜੀਸੇ ਨੇ ਦੱਸਿਆ ਕਿ ਦੇਸ਼ ਵਿਚ ਹੁਣ ਡਕ ਇਮਵਾਮਿਊਨ ਵੈਕਸ਼ੀਨ ਦੀਆਂ 80,000 ਤੋਂ ਵੱਧ ਸ਼ੁਰਾਕਾਂ ਤਿਆਰ ਕਰ ਲਈਆਂ ਹਰ ਅਤੇ ਇੰਥੇ ਦੀਆਂ ਲੰਬਜ਼ ਟੈਕਨੀਸ਼ੀਅਨਾਂ ਨੂੰ ਕੈਟਰੋਲ ਸਮੱਗਰੀ ਅਤੇ ਪ੍ਰੋਟੋਕਲ ਸਹੁਈਆ ਕਰਵਾ ਕੇ ਇਸ ਦੀ ਜਾਂਚ ਵਿਚ ਮਦਦ ਕਰ ਰਹੀਆਂ ਹਨ।

# ਗਰੇਟਰ ਲੁਧਿਆਣਾ ਏਰੀਆ ਵਕਾਸ ਅਬਾਰਿਟੀ, ਲੁਧਿਆਟ ਜਨਤਕ ਸੂਚਨਾ



ਸਪੀਕਰ ਰਸ਼ਦੀ ਸਵੇਰੇ 10.47 ਵਜੇ ਦੇ ਕਰੀਬ ਇਕ ਸਮਾਗਮ ਵਿਚ ਸਨ ਜਿੱਥੇ ਪਹਿਲਾਂ ਤੋਂ ਮੌਜੂਦ ਹਮਲਾਵਰ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿਤਾ। ਇਸ ਦੌਰਾਨ ਉਸ

ਉੱਜੀ ਜਿੱਤੀ ਜਿੱਤ ਜਾਂ ਦੇ ਸ਼ਹਿਰ ਜਿੱਤ ਜਾਂ ਦੇ ਸ਼ਹਿਰ ਜਿੱਤ ਜਾਂ ਦੇ ਜਾਂ ਹੋਏ ਜ क्रमण बाव रिका ! किम देवार क्रिम र राजिर दे अपवेट हैं वे डीम्या र रोजिर क्रिम क्रिम

# (88)

GOVERNMENT COLLEGE OF ART Chandigarh Administration Sector 10-C, Chandigarh (Tel. 0172-2740309) red by AICTE)

ADMISSION NOTICE Admission Forms for the session 2022-23 for Master of Fine Arts (MFA) in the field of Applied Art, Paniting, Graphics (Firth-Masing) & Sculpture courses and Advance Deports in Fine Arts for Divyang (ADFAD) of Tow Years duration will be received ordine alongwith non redundable application fee of Re. 500- on college website www.geart.eduin till 3108.2022, [200 (Midnight)]

31.08.2022, 12:00 (Midnight)
For any further information regarding sanctioned intake, eligibility, date of interview, admission procedure, acedemic calender etc. visit college website www.geart.edu.in PRINCIPAL

ਰ HDFC ਹਾਊਸਿੰਗ ਡਿਵੈਲਪਮੈਂਟ ਫ਼ਾਇਨਾਂਸ ਕਾਰਪੋਰੇਸ਼ਨ ਲਿਮ. ਜੂਚ ਦਰਤ ਐਗਈ 11. ਰਹੀਮ ਪਤਕ ਦੇਰੀਉ. ਕੈਸ਼ਰ ਹਰੀ। ਕੈਸ਼ ਨੀਰ ਸਿਹਤ ਹਰੀ ਪਰੋਸ਼ਨ ਲਿਮ.

ਅਪਛੋਟ ਦਿੰਦੇ ਹੋਏ ਕਿਹਾ ਕਿ ਉਹ ਗੁਆਉਣੀ ਪੈ ਸਕਦੀ ਹੈ। ਵਾਈਲੀ ਇਸ ਸਮੇਂ ਵੈਂਟੀਲੇਟਰ 'ਤੇ ਹਨ ਅਤੇ ਨੇ ਕਿਹਾ ਕਿ ਉਸ ਦੇ ਹੱਥ ਦੀਆਂ ਨਸਾਂ ਬੋਲ ਨਹੀਂ ਸਕਦੇ। ਇਸ ਦੇ ਨਾਲ ਹੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਉਨ੍ਹਾਂ ਨੇ ਮੋਟਰਾ ਪ੍ਰਗਟਾਇਆ ਕਿ ਨਾਲ ਹੀ ਉਸ ਦੇ ਜ਼ਿਗਤ ਨੂੰ ਵੀ ਭਾਰੀ ਸ਼ਲਮਾਨ ਨੂੰ ਅਪਣੀ ਇਕ ਅੱਖ ਨੁਕਸਾਨ ਪਹੁੰਚਿਆ ਹੈ।(ਏਜੈਸੀ

## ਬਲੋਚਿਸਤਾਨ 'ਚ ਭਾਰੀ ਮੀਂਹ ਕਾਰਨ 8 ਲੋਕਾਂ ਦੀ ਮੌਤ

quintonono to sirul Hilo drigh & ਲੋਕੀ 'ਦੀ HS' ਲੈ ਲੈਲਿਸ਼ਕਾਨ, 13 ਲਗੀਕਤ : ਸਥਾਨਕ ਸੀਡੀਆ ਨੂੰ ਦਰਿਆ ਕਿ ਸ਼ਲੀਜ਼ਸ਼ਕਾਨ ਦੇ ਛੁੱਲ ਹਿੱਸਿਆਂ ਵਿਚ ਚਾਲ ਹੀ 'ਚ ਕੋਈ ਜਾਰੀ ਬਾਰਸ ਵਿਚ ਬੁਲਾਉਣ ਵਾਲੇ ਲੋਕਾਂ ਵਿਚ, ਕਰੇਟਾ ਦੇ ਬਾਹਰਵਾਰ ਕਿਲ੍ਹੀ ਖ਼ਲੀ ਵਿਚ ਤਿੰਨ ਦੀ ਮੱਤ ਹੈ ਗਈ, ਸੀਕਾਂ ਕਾਰੀ ਮੀਟ ਕਰਨ ਦੇ ਘਣਾ ਦੇਆਂ ਗਏ ਕਿਤੇ ਸ਼ਲਾਨ ਜਿਹੀ ਹੈ। ਇਸ ਦੌਰਾਨ ਜਿੜ੍ਹਾਂ ਵਿਚ ਲਿਫ ਹੌਰ ਮੌਤ ਦੀ ਸੁਕਨਾ ਜਿਹੀ ਹੈ। ਇਸ ਦੌਰਾਨ ਜਿੜ੍ਹਾਂ ਦੇ ਗਿਪੜੇ ਗਿਲਸਨ ਸ਼ਨੀਜ਼ ਅਧਿਮਦ ਕੋਰਡ ਨੇ ਕਿਹਾ, 'ਬੁਰਕਵਾਰ ਦੇਰ ਚਾਣ ਕਿਲ੍ਹਾਂ ਅਦੁਲਾ ਜਿੜ੍ਹਾਂ ਵਿਚ ਲਿਫ ਕੁਰ ਕੁਲ ਜਿਹਾ, 'ਬੁਰਕਵਾਰ ਦੇਰ ਚਾਣ ਕਿਲ੍ਹਾਂ ਅਦੁਲਾ ਜਿੜ੍ਹਾਂ ਵਿਚ ਲਿਫ ਕੁਰਿਕ ਵਾਲੇ ਸ਼ਿਕਕ ਦੀ ਗਏ। ਉਹ ਉਨ੍ਹਾਂ 13 ਲੋਕਾਂ ਵਿਚ ਸ਼ਾਮਨ ਸੀ ਜੋ ਟੈਕੈਟਟਰ ਟਰਾਨੀ ਵਿਚ ਰੁੜ੍ਹ ਜਾਣ ਨਜੇ ਉਸ ਵਿਚ ਸਵਾਰ ਸਨ। ਬਾਕੀ ਲਾਪਤਾ ਹੈ ਗਏ। ਇਲੇਗੀ ਤੋਂ ਹੋ ਗਏ।(ਏਜੰਸੀ)

### ਪੰਜਾਬ ਸਰਕਾਰ

পাশের নাওম'ল সংসচ্চাইন ইনার সিন্দু মুখ্য ইরান, বিহুলা, বিদ্যা মন্তব্য কর্মান ক্রিটা হা 2.08.2022 ইরান, বিহুলা, বিদ্যা মন্তব্য কর্মান ক্রিটা হা বিহুলা ক্রিটার ইরান। বিদ্যান ইরান তার ক্রিটার ক্রিটার ক্রিটার ক্রিটার 1. বাসতার নিম্নুণ ব্যবহাসন্তবে বিশ্ব হিস্কুমানিকা, বিশ্বমানীকা, ভারত-ই-পকারতা ভ

ਵਿਸਥਾਰਤ ਨਿਯਮ ਅਤੇ ਬਰਤਾਂ ਲਈ ਈ ਟੈਂਡਰਿਗ ਪੋਰਟਲ (www.cproc.punjab.gov.in) ਦ

ਹਵਾਨਾ ਹਵਾ। ਨੋਟ: ਸੰਧ/ਵਾਧਾ ਜੇ ਕੋਈ ਹੋਵੇਗਾ ਸਿਰਫ਼ ਈ-ਪੋਰਟਲ 'ਤੇ ਜਾਰੀ ਕੀਤਾ ਜਾਵੇਗਾ। ਾਰੀ ਕੀਤਾ ਜਾਵਰਾ। ਕਾਰਜਕਾਰੀ ਇਜੀਨੀਅਰ-II ਪੰਜਾਬ ਹੈਰੀਟੋਜ ਅਤੇ ਟੂਰਿਜ਼ਮ ਪੁਮੋਸ਼ਨ ਬੋਰਡ, ਚੈਡੀਗੜ੍ਹ

## ਦੱਖਣੀ ਮਿਸਰ 'ਚ ਵਾਪਰਿਆ ਸੜਕ ਹਾਦਸਾ. 9 ਲੋਕਾਂ ਦੀ ਮੌਤ

ਵਾਰੋਹਾ, 13 ਅਗੇਸ਼ਤ : ਦੁਮਣੀ ਅਹਿਕਾਰੀਆਂ ਨੇ ਇੱਥੇ ਜਾਰੀ ਸਿਮਾਨ ; ਮੁਤਾਸ਼ਕ ਸੰਸ ਸਿਹਾਗ ਸੂਗੇ ਤੋਂ ਕਾਰਿਗ ਸਿਸ਼ਤ ਵਿਚ ਇਕ ਤੰਸ ਪਲਟਣਾ 'ਚ ਕਿਹਾ ਕਿ ਫਿਰ ਹਾਦਸ਼ਾ ਸੁੰਗਰਵਾਗ ਜਾ ਰਹੀ ਸੀ। ਘਟਨਾ ਤੋਂ ਬਾਅਦ ਮੌਨੇ ਕਰਨ ਘਟੋ-ਘੱਟ ਨੇ ਕਾਦਾਂ ਮੌਨੇ ਤੋਂ ਹੈ ਨੂੰ ਉਸ ਅਤੇ ਵਾਪਲਿਆ ਸਵਾ ਕਾਰਿਗਾ 'ਤੇ ਪੜ੍ਹੀਚੀਆਂ ਐੱਸਡੇਜੈਂ' ਸ਼ਹਿਰੀ ਗਈ ਅਤੇ 18 ਹੋਰ ਜ਼ਹਮੀ ਹੋ ਗਏ। ਤੋਂ 223 ਕਿਲਮੋਟਰ ਦੂਰ ਮਿਨੀਆਂ ਜ਼ਹਮੀਆਂ ਨੂੰ ਮਿਨੀਆਂ ਦੇ ਅਹਿਕਾਰੀਆਂ ਨੇ ਸ਼ਹਿਰਗਵਾਕਾਂ ਨੂੰ ਸੂਬੇ 'ਚ ਦਾਈਵੇਆਂ ਦੇ ਟਾਇਰ ਵਟਣਾ ਹਾਮਰਚਾਨਾਂ 'ਚ ਦਾਮਲ ਕਰਵਾਇਆਂ ਇਹ ਜਾਣਕਾਦੀ ਦਿਤੀ। ਸੂਬਾਈ ਕਾਰਨ ਕੌਸ ਪਲਟ ਕਰੋ।। ਇਆਨ ਗਿਆ। (ਲੇਜੀਸੇ)

I.K.GUJRAL Www.ptu.ac.in PUNJAB TECHNICAL UNIVERSITY JALANDHAR (Punjab Stare Gort University) Jalandhar - Kapurthala Hidoway Kapurthala - 144663 (Punjab State Govt. University)

Jalandhar - Kapurthala Highway, Kapurthala -144603

CENTRALIZED ONLINE COUNSELLING ADMISSION NOTICE 2022-23 rsity has been appointed as an authorit missions to below mentioned Courses n leges of following Participating Universi

I. K. Gujral
Punjab Technical University,
Jalandhar (IKGPTU)

Maharaja Ranjit Singh
Punjab Technical University,
Bathinda (IMRSPTU)

Bathinda (IMRSPTU)

Punjab Agricultural University,
Ludhiana (PAU)
(8r 8 Tech. Updreliabud Engineering)
18 Tech only)

- B.Tech. 1st year - B.Tech. Lateral Entry - B.Pharmacy 1st year - B.Architecture - M.Tech.- MBA- MCA B.Tech. 1st Year & B.Pharmacy 1st Year (Alongwith Tuition Fee Waiver)

Activity related to Centralized Online Counselling Round 1 Counselling Registration & Courselling Registration & Courselling
 Fee Deposition 22.08.2022 31.08.2022 01.09.2022 18.08.2022 24.08.2022 25.08.2022 26.08.2022 03.09.2022 05.09.2022 27.08.2022 30.08.2022 07.09.2022 09.09.2022

ADMISSION HELPLINE NUMBERS

REGISTRAP

Varies for the first form of the first first form of the first first form of the first fir

अन्य क्रीण विकार में विकार पारण के करिया प्रोप्त काविक हैं उन्हें होता है ... 1950 - 2011 मार्ग में मार्कियों पिया में सांवादक के दिन कर कहा है ... में हम रहि के दिन में तर काविक हैं ... में हम रहि के दिन में तर काविक हैं ... में हम रहि के दिन में तर काविक हैं ... में हम रहि के दिन में तर काविक हैं ... में हम रहि के दिन में तर के दिन म

क सार बात पर क्याना के प्रकृत आपने भारता शासका सारहा कारत सारता बाता व ना सा करानामान्य र एका वा क्या क्या क्य हिंसा सारवा क्याना राजिए कर प्रोण का सारता है पूर्विक सीता प्रणाने, है कि सार्व किया किया की राजिया है हिंसा आपना है किया है। किया है किया है किया किया है किया किया है किया है किया किया किया किया किया है किया किया है किया है किया किया ਦ ਦਾ ਅਰ ਪੂਕਰ ਪਨਾਟ ਦਾ ਮਾਨਕੀ ਰਬਦੀਨ ਕਰ -ਸ਼ਹੀ-ਪ੍ਰਬੰਧਰ, ਨਿਊ ਸੰਬੀ ਟਾਊਨਰਿਪ, ਪੰਜਾਬ ਸੰਬੀ ਬੋਰਝ, ਐਸ.ਏ.ਐਸ.ਨਗਰ, ਮੋਰਾਸੀ ।

विभाष्ट्र ठेटिस

ਕਰ ਪਤਨੀ ਪਿਲ**ਾਹਾਨ ਦਰਤ** ਉਬੀਨਿਊ, ਲੁਧਿਆਣਾ, ਇੱਥੇ ਵੀ : ਵਲੈਟ-/1-2/ਬੀ, ਜਲਾਕ 118 ਐਕਪੀ ਨੇ. 20, ਸੀ ਯੋਗ ਭਾਜ ਗਾਬਗਾ ਪੁੰਤਰ ਸੀ ਜੇਸ਼ ਰਾਜ (ਕਰਦਦਾਰ), ਸੀਮੜੀ ਮੋਨਾ ਭਾਸ਼ਭਾ ਪਰਨੀ ਸੀ ਯੋਗ ਰਾਜ ਕਾਸਤਾ ਮਹਿ ਕਰਚਦਾਰ), ਸੀ ਵਿਸ਼ਸ਼ ਭਾਸ਼ਭਾ ਪਰਨੀ ਸੀ ਯੋਗ ਰਾਜ ਕਾਸਤਾ ਮਹਿ ਕਰਚਦਾਰ), ਸੀ ਵਿਸ਼ਸ਼ ਤੋਂ 1-JAN-2822

The second process of the second process of

(a) pnb Housing

ਅਪੈਂਡਿਕਸ IV-A ਅਰੱਲ ਜਾਇਦਾਦ/ਦਾ ਦੀ ਦੀ ਨਿਲਾਮੀ ਵਿਕਰੀ ਲਈ ਜਨਤਕ ਸੂਰਨਾ

ਜਿ: ਦਫਤਰ: ਭਵੀਂ ਮੀਜਲ, ਅੰਤਰਿਕਸ਼ ਭਵਨ, 22 ਕਸਤਰਵਾ ਗਾਂਧੀ ਮਾਰਗ, ਨਵੀਂ ਦਿੱਲੀ 110001, ਫੋਨ : 011-23357171, 23357172, 23705414 ਵੇਬ : www.pnbhousing.com

श्वच का पड़ा : लेलावि 323, 324, प्रीज़ा तेविक्त, लेहरवा 35-वी. इंबोलार-160035, देत हैं. 0172;2601408, होतेल : chgadigarhajanbhau इस्ते का पड़ा : स्टाइव त. 3:3-4/45, प्रीज़ो तेविक्त, तेवित त्रिक्त क्रिक्तिता, त्रिक्त्य, त्रिक्तिता, त्रिक्ति, (१८) हों: 151:233411, होता : jalandharigan इस्ते का पड़ा (१८), 1501, क्षेत्री स्टिक्तिक, प्रीज़ो तिक, क्षात्रि वह, सिक्त्य के त्रावेद दिवस प्रीक्तिता, रिक्ता : bullion sandh क्षण कर पर (MAL), AUL, का अला का अला का अला का अला के दा अक्षण के अला हं तह क्षण करता, का अला प्रश्नित के अला अला प्रश्नित कर का कि प्रश्नित के अला क

शंदरक/करूँठी क्वार स्ट राज (A)	wà trat (B)	fanu (C)	रू देवक (D)	(8) (E)	de (4)	ची बण्डा दिखी (G)	(H)	Seet is not (i)	निर्देश असे प्रत् (4)	ਜੇ ਹੋਵੇ ਤਾਂ (K)
HOUCN 64 15 21 505 ਹੈ/ ਅਰਵਨੀ ਰਮਾਬ ਉਹਰ ਨੂੰ ਬੰਦ ਪੰਜਾਨ ਅਤੇ ਨੁਮੇਤੀ ਜੋਨੀਆਂ ਪੰਜਾਬੀ ਦੀ ਅਸਵਨੀ ਰਮਾਬ ਬਰਾਬ ਦੇਸ਼ਤਰ : ਚੇਸ਼ਤਿਸ਼੍	要: 15,70,641.43 Seat 18,64.3921 賞	( <b>शैं</b> डव)	ਪਲਾਦ ਲੋ. 521 (ਮਿਟਰੀ 152.78 ਕ ਲਾਹ) ਗੋਲਬਾਨ ਪਾਮਕ, ਹੈਕਰਪੁਰ ਮੁਝਾਰਮਪੁਰ ਹੋਣ, ਲੇਰਾਹੁਸ਼ੇ, ਤਹਿਲੀਲ ਤੁਰਾਵਸ਼ੀ ਜ਼ਿਲ੍ਹਾ ਐਸਟਐਸ ਨਗਰ, ਪੰਜਾਬ-140507	(विकार और स्वयंत्रवे	्रिया संभ देशका	17-09-2022 ਨੂੰ ਡਾਮ 5.30 ਵਜੇ ਤੋਂ ਪਹਿਲਾਂ	10,000-	15-09-2022 g x48 11.30 47 8 874 5.00 49 88	19-09-2022 ਨੂੰ ਸਬੇਤੇ 10-30 ਵਜੇ ਤੋਂ ਬਾ. ਦੁਪਤਿਤ 2.00 ਵਜੇ ਤੱਥ	"प्रिस/ध्यः स्त्री
HOULALIOTITIOGEC2, आरोप पेंडन श्री अवस्तरी प्रस्त अंदे दिख्या चेत्ररी हो आरोप स्टाम स्टापन : महेचन	計 10,46,342,60 5c数 16,07,2021 資	(शैंडब)	सीराम्य निवासी ३२४०५, देशों किन कहां : १८११ । वेट. शेक्से : वेट. पूंचर १८४८ मेरी वेटल : धारण मिल धारण के. 15//13/2 24//14/2, 25//14, 25//14 15//15, जीका के धारण के. 15, कार्यका केटाकेस, वेटकाइस, सीजीस से विका स्टेस्टर	ੜ: 9,81,200- । ਜੋ ਸੱਖ ਵਿਧਾਹਰ ਹਵਾਰ ਦੇ ਤੇ ਤੂ. ਨਿਰਡ।	ਤੂ: 96,120- (ਕਿਆਨਕੇ ਰਜ਼ਾਹ ਇਕ ਜੋ ਕੀਟ ਹੁ: (ਸਰਕ:)	17-09-2022 (f ann 5.30 ait (f ufont	10,000	204 S no.	19-09-2022 § 1883 10-30 समे हैं चा-मूर्याटक 2-00 समे हैंच	-र्जिस/पर रही
00046650001248/ वृत्तरीति किथ्र (ब्रावस्तात), अतमीति वैद्य (मीच्र व्यवस्तात), वृत्तरीयि कथ्र (वृत्तरति) वृत्तरीयि कथ्र (वृत्तरति) वृत्तरीयि कथ्रिकारी	8: 10.44.964)- 8c8 31.30.2005 (	(इंडिक)	दिय अक्टम प्रियमिक्ट के प्रमाप केरावरी 200 ए. एक विशे अर्थाम में मानता है किए केरा है. 120 वर्षियों में 130 प्रमाप में 455/441, मोता है किए क्षेत्रका में 455/441, प्रमाप में किए क्षेत्रका में कि प्रमाप में अर्था है किए क्षेत्रका में कि प्रमाप में कि		2: 2,25,216- (E Rd Gel June E R Ref g. (Red)	17-09-2022 (f 874 5.30 els (f ultre)	7. 10,000-	है स्वेदे 11.30 वर्त है इंग्रह 5.00	19-09-2022 है ਜਥੇਤੇ 10-30 ਵਜੇ ਤੋਂ ਵਾ. ਦੁਹੀਤ 2.00 ਵਜੇ ਤੱਕ	डीआवरी देश : 8.01852817 देखी 21.10.2022 मधी राचीरम उदलीत जिल करूप असरावार देख

ਜਥਾਨ : ਦੇਸ਼ੀਗੜ੍ਹ , ਜਨੰਧਰ , ਨ੍ਹਾਂ ਜਿਵੀਂ : 13.08.2022



# ਸਟੇਟ ਬੈਂਕ ਆਫ ਇੰਡੀਆ

ਬਰਾਰ ਦਰਤਰ : ਰੇਨਵੇ ਹੋੜ ਕੇਟਕਪੁਰਾ, ਜਿਨ੍ਹਾ ਫਰੀਦਕੋਟ [ਰੂਲ 8-(1)] ਕਬਜ਼ਾ ਨੋਟਿਸ (ਅਚੱਲ ਜਾਇਦਾਦ/ਾਂ ਲਈ)

ਟਰ(†) ਦੇ ਬਿਆਨ ਵਿਚ ਲਿਆਂਦਾ ਲਈ ਸਮਾਂ ਉਪਲਗਾ ਹੈ।

प्रस्ति ()) : हो मान्यार किंद्र में कार्यस्त्र पर्य (10.922) वि.08.2022 है . 16.81,084/-म. बडाइएम (2) मोन्सी धरुमोन वेंग पर्यत्ते हो किंद्र में किंद्र

ਜ਼ਵਾਦ (3): ਜਲਮੀਤ ਕੌਰ ਸੇਧੂ ਪੁੱਤਰੀ ਸ਼੍ਰੀ ਜਸਕਰਨ ਸਿੰਘ, 16.09.2021 | 08.08.2022 | ਰੂ. 15.08, ਮਣੇ ਚੰਡੀਗੜ ਚਾਈਕਤ ਹਸਪਤਾਲ, ਜੇਤੇ ਫੇਡ ਕੈਟਕਪੂਰਾ ਪ੍ਰਾਵਰੀਦਕੈਟ (ਸਿੱਖਿਆ ਲੋਨ) 16.09.2021 ਫੇਕ ਸਮੇਤ ਰੱਖਿਆ ਕਿਆਜ ਅਤੇ ਇਸ ਵਿ

ਧਣਿਦਾਦਾ ਦੀ ਮਸਕੀਅਤ : ਰਿਹਾਇਗੀ ਮਕਾਨ ਮਿਟਤੀ 298 ਵ .ਗਜ਼ ਰਜਿਸਟਰਡ ਹੋ ਸਭ ਭਜਿਸਟਰਾਰ ਕੋਟਰਪੁਨਾ ਕਿਥੇ : ਭਗਮੀਤ ਕੌਰ ਪਤਨੀ ਸ੍ਰੀ ਸਮਰਨਰ ਸਿਘ ਵਾਸ਼ੀ ਕੋਟਰਪੁਰਾ ਦੇ ਸੋਸ਼ ਡੀਡ ਨੰ. 3.399, ਜਿਜਦ ਨੰ. 912, ਪੁੱਜ ਨੰ 47-50, 60 2.2005 ਕਿਤਿ ਜੋ ਜਾਣਿਆ ਜਾਂਦਾ ਹੈ ਜੋੜੇ ਕੋਡ, ਨੰਡੇ ਚੰਗੇਗੜ੍ਹ ਕਾਹਰਾਤਾ, ਫੋਟਰਪੁਰਾ ਵਜੀ ਅਤੇ ਹੋਦਾ ਇਸ ਤਰ੍ਹਾਂ : ਪੂਰਚ ਹਾਂਹਾਂ, ਪੱਛਮ : ਜੋੜੇ ਕੋਡ 40'ਹਾਂ, ਉਤਰ : ਮੁਖਤਿਆਫ ਸਿਘ 67'ਹਾਂ, ਦੋਖਣ : ਪੁੱਤਮ ਸਿੰਘ 67'ਹਾਂ



MODERN STEELS LIMITED CIN: 127109PB1973PL0003358 Corporate Office: S00 98-99, Sub City Gestre, Sector 34, Chandigarh-160022 Registered Office & Works: G.T. Road, Mandi Gabindgarh (Punjab)-147301

Extract of	Audited Fina	ncial Results for	the period ended	31.03.2022	(₹ in Lacs except EPS
Particulars (Refer Notes below)	Quarier ended 31st March, 2022	Preceeding 3 months ended on 31st December, 2021	Corresponding 3 months ended on 31st March, 2021	Year ended 31"March 2022	Previous Year ended 31st March, 2021
	Audited	Unaudited	Audited	Audited	Audited
Total income from operations (net)	8,913	2,772	3,906	18,242	8,724
Net Profit/ Loss before Exceptional tems	8,002	(106)	320	7,613	(2,250)
Net Profit/ Loss from ordinary activities before tax	8,002	31	6,432	7,750	3,862
Net Profit Loss for the period from continuing operations after tax	8,002	31	6,432	7,750	3,862
Equity Share Capital	1,440	1,440	1,440	1,440	1,440
Reserve (excluding Revaluation Reserves as shown in balance sheet of previous year)	(1,541)	-	-	(1,541)	(9,292)
Profit/ Loss per share (after extraordinary items) (of 1 10 each) (not annualised):					
(a) Basic	58.14	0.23	46.74	56.31	28.07
(b) Diluted	58.14	0.23	46.74	56.31	28.07

DIN: 03323142



